

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਨੇ 2019 ਦੇ ਨਿਵੇਸ਼ ਮਿਸ਼ਨਾਂ ਦੀ ਸ਼ੁਰੂਆਤ ਕੀਤੀ

ਬ੍ਰੈਂਪਟਨ, ਓਨਟਾਰੀਓ (19 ਸਤੰਬਰ, 2019) – ਮੇਅਰ ਪੈਟਰਿਕ ਬ੍ਰਾਉਨ ਅਤੇ ਕਾਉਂਸਲਰ, ਬ੍ਰੈਂਪਟਨ ਦੇ 2019 ਫੋਰਨ ਡਾਇਰੈਕਟ ਇਨਵੈਸਟਮੈਂਟ (ਐਫ.ਡੀ.ਆਈ.) (2019 Foreign Direct Investment) (FDI) ਮਿਸ਼ਨਾਂ ਦੀ ਸ਼ੁਰੂਆਤ ਲਈ ਉਤਸ਼ਾਹਿਤ ਹਨ। ਅਗਲੇ ਹਫ਼ਤੇ, ਮੇਅਰ ਪੈਟਰਿਕ ਬ੍ਰਾਉਨ, ਚੁਣੇ ਗਏ ਅਧਿਕਾਰੀ, ਅਤੇ ਇਕੋਨੋਮਿਕ ਡੈਵਲਪਮੈਂਟ ਸਟਾਫ਼ 22-25 ਸਤੰਬਰ ਨੂੰ ਬੋਸਟਨ (Boston) ਵਿੱਚ ਹੋਣ ਵਾਲੀ ਮੈਡਟੈਕ ਕਾਨਫਰੰਸ (MedTech Conference) ਵਿੱਚ ਸ਼ਾਮਲ ਹੋਵੇਗਾ।

ਇਸ ਸਾਲ ਪਹਿਲਾਂ, ਕਾਉਂਸਲ ਨੇ ਬ੍ਰੈਂਪਟਨ ਦੀ ਐਫ.ਡੀ.ਆਈ. (FDI) ਕਾਰਜਨੀਤੀ ਅਤੇ ਕੰਮ ਯੋਜਨਾ ਨੂੰ ਲਾਗੂ ਕਰਨ ਲਈ \$1.875 ਮਿਲੀਅਨ ਦੇ ਬਜਟ ਨੂੰ ਮਨਜ਼ੂਰੀ ਦਿੱਤੀ। ਐਫ.ਡੀ.ਆਈ. ਕਾਰਜਨੀਤੀ, [ਇਕੋਨੋਮਿਕ ਡੈਵਲਪਮੈਂਟ ਮਾਸਟਰ ਪਲਾਨ \(ਈ.ਡੀ.ਐਮ.ਪੀ.\) Economic Development Master Plan \(EDMP\)](#) ਅਤੇ [2040 ਵਿਜ਼ਨ \(2040 Vision\)](#) ਦੇ ਟੀਚੇ ਪ੍ਰਦਾਨ ਕਰੇਗੀ, ਅਤੇ ਖਾਸ ਤੌਰ ਤੇ ਇਹ ਨਵੇਂ ਨਿਵੇਸ਼ ਅਤੇ ਨੌਕਰੀਆਂ ਨੂੰ ਆਕਰਸ਼ਿਤ ਕਰੇਗੀ, ਸਪਲਾਈ ਚੇਨ ਵਿੱਚ ਅੰਤਰਾਲਾਂ ਨੂੰ ਦੂਰ ਕਰੇਗੀ, ਟੈਕਸ ਆਧਾਰ ਨੂੰ ਵੱਧ-ਸੁਵੱਧ ਕਰੇਗੀ, ਅਤੇ ਆਰਥਿਕ ਵਾਧੇ ਦਾ ਪ੍ਰਸਾਰ ਕਰੇਗੀ। ਪ੍ਰੋਗਰਾਮ ਦਾ ਉਦੇਸ਼ ਮੁਕਾਬਲੇਦਾਰ ਥਾਂ ਦੇ ਤੌਰ ਤੇ ਸਿਟੀ ਦੀ ਪ੍ਰੋਫਾਈਲ ਵਿੱਚ ਵਾਧਾ ਕਰਨਾ ਵੀ ਹੈ, ਜਿਸ ਵਿੱਚ ਸਿਟੀ ਲਈ ਐਫ.ਡੀ.ਆਈ. ਨੂੰ ਆਕਰਸ਼ਿਤ ਕਰਨ ਦੇ ਟੀਚੇ ਨਾਲ ਕਾਰੋਬਾਰ, ਅਤੇ ਮੁੱਖ ਜੈਨਰੇਸ਼ਨ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ।

ਬ੍ਰੈਂਪਟਨ ਦੇ ਐਫ.ਡੀ.ਆਈ. ਯਤਨ, ਸਿਟੀ ਦੇ ਮੁੱਖ ਸੈਕਟਰਾਂ: ਹੈਲਥ ਐਂਡ ਲਾਈਫ ਸਾਇੰਸਿਜ਼ (Health and Life Sciences), ਐਡਵਾਂਸਡ ਮੈਨਯੂਫੈਕਚਰਿੰਗ (Advanced Manufacturing) (ਫੂਡ ਐਂਡ ਬੈਵਰੇਜ ਮੈਨਯੂਫੈਕਚਰਿੰਗ ਸਮੇਤ), ਅਤੇ ਇਨੋਵੇਸ਼ਨ (Innovation) ਅਤੇ ਟੈਕਨੋਲੋਜੀ (Technology) ਤੇ ਕੇਂਦਰਿਤ ਹਨ। ਮੈਡਟੈਕ ਕਾਨਫਰੰਸ, ਹੈਲਥ ਐਂਡ ਲਾਈਫ ਸਾਇੰਸਿਜ਼ ਸੈਕਟਰ ਵਿੱਚ ਬ੍ਰੈਂਪਟਨ ਦੇ ਪੂਰੀ ਤਰ੍ਹਾਂ ਅਨੁਕੂਲ ਹਨ। ਮੈਡਟੈਕ ਕੈਨੇਡਾ ਦੇ ਸਹਿਯੋਗ ਨਾਲ ਟ੍ਰੇਡ ਸ਼ੋ ਮੀਟਿੰਗਾਂ ਅਤੇ ਗਤੀਵਿਧੀਆਂ ਵਿਕਸਿਤ ਕੀਤੀਆਂ ਗਈਆਂ ਹਨ।

ਮੈਡਟੈਕ ਕੈਨੇਡਾ, ਮੈਡੀਕਲ ਟੈਕਨੋਲੋਜੀ ਇੰਡਸਟਰੀ ਲਈ ਕੈਨੇਡਾ ਦੀ ਇੰਡਸਟਰੀ ਐਸੋਸੀਏਸ਼ਨ ਹੈ, ਜੋ ਸਿਹਤ ਸੰਭਾਲ ਦੇ ਡਿਜੀਟਲਾਈਜ਼ੇਸ਼ਨ ਨੂੰ ਸਮਰੱਥ ਬਣਾਉਣ, ਵਧੇਰੇ ਜੁੜੀ ਦੇਖਭਾਲ ਪ੍ਰਦਾਨ ਕਰਨ ਅਤੇ ਭਾਈਚਾਰਕ ਸੈਟਿੰਗਾਂ ਵਿੱਚ ਵੱਧ ਮਰੀਜ਼-ਕੇਂਦਰਿਤ ਦੇਖਭਾਲ ਲਈ ਮੌਕੇ ਪ੍ਰਦਾਨ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।

ਇਸ ਸਾਲ ਲਈ ਯੋਜਨਾਬੱਧ ਹੋਰ ਮਿਸ਼ਨਾਂ ਵਿੱਚ ਸ਼ਾਮਲ ਹਨ:

- ਅਨੁਗਾ ਫੂਡ ਫੇਅਰ, ਕੋਲੋਨ, ਜਰਮਨੀ (Anuga Food Fair, Cologne, Germany)
- ਵੈਬ ਸਮਿਟ, ਲਿਸਬਨ, ਪੁਰਤਗਾਲ (Web Summit, Lisbon, Portugal)

ਹੋਰ ਜਾਣਨ ਲਈ, www.investbrampton.ca ਤੇ ਜਾਓ

ਹਵਾਲੇ

“ਮੈਂ ਸਾਡੇ ਐਫ.ਡੀ.ਈ. ਮਿਸ਼ਨਾਂ ਦੀ ਸ਼ੁਰੂਆਤ ਅਤੇ ਦੁਨੀਆਭਰ ਦੇ ਮੁੱਖ ਕਾਰੋਬਾਰੀ ਲੀਡਰਾਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ। ਐਫ.ਡੀ.ਆਈ. ਸਿਟੀ ਦੇ ਭਵਿੱਖ ਲਈ ਇੱਕ ਨਿਵੇਸ਼ ਹੈ। ਅਸੀਂ ਚਾਹੁੰਦੇ ਹਾਂ ਕਿ ਮੁੱਖ ਇੰਡਸਟਰੀਜ਼ ਇਹ ਜਾਣਨ ਕਿ ਜਦੋਂ ਉਹ ਵਿਕਸਿਤ ਹੋਣ, ਆਪਣਾ ਵਿਸਤਾਰ ਕਰਨ ਅਤੇ ਨਿਵੇਸ਼ ਕਰਨ ਲਈ ਬ੍ਰੈਂਪਟਨ ਦੀ ਚੋਣ ਕਰਦੀਆਂ ਹਨ, ਤਾਂ ਉਹ ਉੱਚ ਕੁਸ਼ਲ ਪ੍ਰਤਿਭਾ ਨੂੰ ਮਿਲਣਗੀਆਂ, ਮੁਕਾਬਲੇਦਾਰ ਲਾਭ ਅਤੇ ਗਲੋਬਲ ਮਾਰਕੀਟ ਪਲੇਸ ਤੱਕ ਪਹੁੰਚ ਪ੍ਰਾਪਤ ਕਰਨਗੀਆਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਸੰਭਾਵਿਤ ਆਬਾਦੀ ਵਿੱਚ ਵਾਧੇ ਨੂੰ ਥਾਂ ਦੇਣ ਅਤੇ ਇਸਨੂੰ ਸਹਿਯੋਗ ਕਰਨ ਵਾਸਤੇ ਆਰਥਿਕ ਆਧਾਰ ਵਿਕਸਿਤ ਕਰਨ ਲਈ, ਬ੍ਰੈਂਪਟਨ ਲਈ ਜ਼ਰੂਰੀ ਹੈ ਕਿ ਉਹ ਗਲੋਬਲ ਮਾਰਕੀਟਪਲੇਸ ਦੇ ਅੰਦਰ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰੇ। ਇੱਕ ਮਜ਼ਬੂਤ ਗਲੋਬਲ ਮੌਜੂਦਗੀ, ਕਾਰੋਬਾਰ, ਵਿਦੇਸ਼ੀ ਨਿਵੇਸ਼ ਅਤੇ ਨੌਕਰੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਾਡੀ ਮਦਦ ਕਰੇਗੀ।”

- ਰੀਜਨਲ ਕਾਉਂਸਲਰ ਗੁਰਪ੍ਰੀਤ ਢਿੱਲੋਂ (Gurpreet Dhillon), ਚੇਅਰ ਆਫ ਇਕੋਨੋਮਿਕ ਡੈਵਲੋਪਮੈਂਟ

“ਸੰਭਾਵੀ ਨਿਵੇਸ਼ਕਾਂ ਨਾਲ ਰਿਸ਼ਤਿਆਂ ਦਾ ਵਿਕਾਸ ਕਰਨਾ, ਐਫ.ਡੀ.ਆਈ. ਦੇ ਮੌਕਿਆਂ ਨੂੰ ਸਫਲਤਾਪੂਰਬਕ ਸੁਰੱਖਿਅਤ ਕਰਨ ਲਈ ਜ਼ਰੂਰੀ ਹੈ। ਇਹ ਮਿਸ਼ਨ ਮੁੱਖ ਗਲੋਬਲ ਕਾਰੋਬਾਰੀ ਲੀਡਰਾਂ ਨਾਲ ਜਾਣ-ਪਛਾਣ ਕਰਨ ਅਤੇ ਸਾਡੇ ਰਿਸ਼ਤਿਆਂ ਨੂੰ ਅੱਗੇ ਲਿਜਾਉਣ ਲਈ ਜ਼ਰੂਰੀ ਹਨ।”

- ਕਲੇਅਰ ਬਰਨੇਟ (Clare Barnett), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca